

 Print Page

Sri Guru Granth Sahib

Displaying 748 of

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥

Guramukh Naam Japai Oudhharai So Kal Mehi Ghatt Ghatt Naanak Maajhaa ||4||3||50||

One who, as Gurmukh, chants the Naam, the Name of the Lord, is saved. In this Dark Age of Kali Yuga, O Nanak, God is permeating the hearts of each and every being. ||4||3||50||

ਸੂਹੀ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮

ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥

Jo Kishh Karai Soee Prabh Maanehi Oue Raam Naam Rang Raathae ||

Whatever God causes to happen is accepted, by those who are attuned to the Love of the Lord's Name.

ਸੂਹੀ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੨

Raag Suhi Guru Arjan Dev

ਤਿਨ੍ ਕੀ ਸੋਭਾ ਸਭਨੀ ਥਾਈ ਜਿਨ੍ ਪ੍ਰਭ ਕੇ ਚਰਣ ਪਰਾਤੇ ॥੧॥

Thinh Kee Sobhaa Sabhanee Thhaae Jinh Prabh Kae Charan Paraathae ||1||

Those who fall at the Feet of God are respected everywhere. ||1||

ਸੂਹੀ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੩

Raag Suhi Guru Arjan Dev

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥

Maerae Raam Har Santhaa Jaevadd N Koe ||

O my Lord, no one is as great as the Lord's Saints.

ਸੂਹੀ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੩

Raag Suhi Guru Arjan Dev

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

Bhagathaa Ban Aae Prabh Apanae Sio Jal Thhal Meheal Soee ||1|| Rehaao ||

The devotees are in harmony with their God; He is in the water, the land, and the sky. ||1||Pause||

ਸੁਹੀ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੩

Raag Suhi Guru Arjan Dev

ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥

Kott Apraadhhee Santhasang Oudhharai Jam Thaa Kai Naerr N Aavai ||

Millions of sinners have been saved in the Saadh Sangat, the Company of the Holy; the Messenger of Death does not even approach them.

ਸੁਹੀ (ਮਃ ੫) (੫੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੪

Raag Suhi Guru Arjan Dev

ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨੁ ਹਰਿ ਸਿਉ ਆਣਿ ਮਿਲਾਵੈ ॥੨॥

Janam Janam Kaa Bishhurriaa Hovai Thinh Har Sio Aan Milaavai ||2||

Those who have been separated from the Lord, for countless incarnations, are reunited with the Lord again. ||2||

ਸੁਹੀ (ਮਃ ੫) (੫੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੫

Raag Suhi Guru Arjan Dev

ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥

Maaeiaa Moh Bharam Bho Kaattai Santh Saran Jo Aavai ||

Attachment to Maya, doubt and fear are eradicated, when one enters the Sanctuary of the Saints.

ਸੁਹੀ (ਮਃ ੫) (੫੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੫

Raag Suhi Guru Arjan Dev

ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥

Jaehaa Manorathh Kar Aaraadhae So Santhan Thae Paavai ||3||

Whatever wishes one harbors, are obtained from the Saints. ||3||

ਸੁਹੀ (ਮਃ ੫) (੫੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੬

Raag Suhi Guru Arjan Dev

ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥

Jan Kee Mehimaa Kaethak Barano Jo Prabh Apanae Bhaanae ||

How can I describe the glory of the Lord's humble servants? They are pleasing to their God.

ਸੁਹੀ (ਮਃ ੫) (੫੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੬

Raag Suhi Guru Arjan Dev

ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

Kahu Naanak Jin Sathigur Bhaettiaa Sae Sabh Thae Bheae Nikaanae ||4||4||51||

Says Nanak, those who meet the True Guru, become independent of all obligations. ||4||4||51||

ਸੁਹੀ (ਮਃ ੫) (੫੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੭

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ॥

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮

ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥

Mehaa Agan Thae Thudhh Haathh Dhae Raakhae Peae Thaeree Saranaaee ॥

Giving me Your Hand, You saved me from the terrible fire, when I sought Your Sanctuary.

ਸੂਹੀ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੮

Raag Suhi Guru Arjan Dev

ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥

Thaeraa Maan Thaan Ridh Anthar Hor Dhoojee Aas Chukaaee ॥1॥

Deep within my heart, I respect Your strength; I have abandoned all other hopes. ॥1॥

ਸੂਹੀ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੮

Raag Suhi Guru Arjan Dev

ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥

Maerae Raam Raae Thudhh Chith Aaeiai Oubarae ॥

O my Sovereign Lord, when You enter my consciousness, I am saved.

ਸੂਹੀ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੯

Raag Suhi Guru Arjan Dev

ਤੇਰੀ ਟੇਕ ਭਰਵਾਸਾ ਤੁਮ੍ਹਰਾ ਜਪਿ ਨਾਮੁ ਤੁਮ੍ਹਰਾ ਉਧਰੇ ॥੧॥ ਰਹਾਉ ॥

Thaeree Ttaek Bharavaasaa Thumharaa Jap Naam Thumhaaraa Oudhharae ॥1॥ Rehaao ॥

You are my support. I count on You. Meditating on You, I am saved. ॥1॥Pause॥

ਸੂਹੀ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੯

Raag Suhi Guru Arjan Dev

ਅੰਧ ਕੂਪ ਤੇ ਕਾਢਿ ਲੀਏ ਤੁਮ੍ਹ ਆਪਿ ਭਏ ਕਿਰਪਾਲਾ ॥

Andhh Koop Thae Kaadt Leeeae Thumh Aap Bheae Kirapaalaa ॥

You pulled me up out of the deep, dark pit. You have become merciful to me.

ਸੂਹੀ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੦

Raag Suhi Guru Arjan Dev

ਸਾਰਿ ਸਮ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥

Saar Samhaal Sarab Sukh Dheeeae Aap Karae Prathipaalaa ॥2॥

You care for me, and bless me with total peace; You Yourself cherish me. ॥2॥

ਸੂਹੀ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੧

Raag Suhi Guru Arjan Dev

ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥

Aapanee Nadhar Karae Paramaesar Bandhhan Kaatt Shhaddaaeae ||

The Transcendent Lord has blessed me with His Glance of Grace; breaking my bonds, He has delivered me.

ਸੂਹੀ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੧

Raag Suhi Guru Arjan Dev

ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥

Aapanee Bhagath Prabh Aap Karaaee Aapae Saevaa Laaeae ||3||

God Himself inspires me to worship Him; He Himself inspires me to serve Him. ||3||

ਸੂਹੀ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੨

Raag Suhi Guru Arjan Dev

ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੁਰਾ ॥

Bharam Gaeiaa Bhai Moh Binaasae Mittiaa Sagal Visooraa ||

My doubts have gone, my fears and infatuations have been dispelled, and all my sorrows are gone.

ਸੂਹੀ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੨

Raag Suhi Guru Arjan Dev

ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥

Naanak Dhaeiaa Karee Sukhadhaathai Bhaettiaa Sathigur Pooraa ||4||5||52||

O Nanak, the Lord, the Giver of peace has been merciful to me. I have met the Perfect True Guru.

||4||5||52||

ਸੂਹੀ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੩

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥

Jab Kashh N Seeou Thab Kiaa Karathaa Kavan Karam Kar Aaeiaa ||

When nothing existed, what deeds were being done? And what karma caused anyone to be born at all?

ਸੂਹੀ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੪

Raag Suhi Guru Arjan Dev

ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥

Apanaa Khael Aap Kar Dhaekhai Thaakur Rachan Rachaaeiaa ||1||

The Lord Himself set His play in motion, and He Himself beholds it. He created the Creation. ||1||

ਸੁਹੀ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੪

Raag Suhi Guru Arjan Dev

ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥

Maerae Raam Raae Mujh Thae Kashhoo N Hoei ||

O my Sovereign Lord, I cannot do anything at all by myself.

ਸੁਹੀ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੫

Raag Suhi Guru Arjan Dev

ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥

Aapae Karathaa Aap Karaaeae Sarab Niranthar Soei ||1|| Rehaao ||

He Himself is the Creator, He Himself is the Cause. He is pervading deep within all. ||1||Pause||

ਸੁਹੀ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੫

Raag Suhi Guru Arjan Dev

ਗਣਤੀ ਗਣੀ ਨ ਛੁਟੈ ਕਤਹੂ ਕਾਚੀ ਦੇਹ ਇਆਣੀ ॥

Ganathee Ganee N Shhooottai Kathehoo Kaachee Dhaeh Eiaanee ||

If my account were to be judged, I would never be saved. My body is transitory and ignorant.

ਸੁਹੀ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੬

Raag Suhi Guru Arjan Dev

ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥

Kirapaa Karahu Prabh Karanaihaarae Thaeree Bakhas Niraalee ||2||

Take pity upon me, O Creator Lord God; Your Forgiving Grace is singular and unique. ||2||

ਸੁਹੀ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੬

Raag Suhi Guru Arjan Dev

ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥

Jeea Janth Sabh Thaerae Keethae Ghatt Ghatt Thuhee Dhhiaaeai ||

You created all beings and creatures. Each and every heart meditates on You.

ਸੁਹੀ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੭

Raag Suhi Guru Arjan Dev

ਤੇਰੀ ਗਤਿ ਮਿਤਿ ਤੁਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥

Thaeree Gath Mith Thoohai Jaanehi Kudharath Keem N Paaeai ||3||

Your condition and expanse are known only to You; the value of Your creative omnipotence cannot be estimated. ||3||

ਸੁਹੀ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੭

Raag Suhi Guru Arjan Dev

ਨਿਰਗੁਣ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥

Niragun Mugadhh Ajaan Agiaanee Karam Dharam Nehee Jaanaa ||

I am worthless, foolish, thoughtless and ignorant. I know nothing about good actions and righteous living.

ਸੂਹੀ (ਮਃ ੫) (੫੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੮

Raag Suhi Guru Arjan Dev

ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥

Dhaeiaa Karahu Naanak Gun Gaavai Mithaa Lagai Thaeraa Bhaanaa ||4||6||53||

Take pity on Nanak, that he may sing Your Glorious Praises; and that Your Will may seem sweet to him.
||4||6||53||

ਸੂਹੀ (ਮਃ ੫) (੫੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੮ ਪੰ. ੧੯

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੯